



## ਬਾਰੇ DACA

5 ਸਤੰਬਰ, 2017 ਨੂੰ ਟਰੰਪ ਸਰਕਾਰ ਨੇ ਘੋਸ਼ਣਾ ਕੀਤੀ ਕਿ 5 ਮਾਰਚ, 2018 ਨੂੰ ਡੀਏਸੀਏ (DACA) ਖਤਮ ਹੋ ਜਾਵੇਗਾ।

ਜੇ ਤੁਸੀਂ DACA ਨੂੰ ਰੀਨਿਊ ਕਰਨ ਲਈ ਤਿਆਰ ਹੋ, ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਤੁਹਾਡੇ ਨਾਲ ਲਿਆਉਣ ਦੀ ਸਿਫਾਰਸ਼ ਕਰਦੇ ਹਾਂ:

- ਵਰਕ ਪਰਮਿਟ ਦੀ ਕਾਪੀ ਜਾਂ ਆਈ I-765 ਦੀ ਪ੍ਰਵਾਨਗੀ ਨੋਟਿਸ ਦੀ ਕਾਪੀ
- ਪਿਛਲਾ DACA ਐਪਲੀਕੇਸ਼ਨ
- \$ 495 ਫਾਈਲਿੰਗ ਫੀਸ (ਦੇਖੋ [www.seattle.gov/DACA](http://www.seattle.gov/DACA) ਸਕਾਲਰਸ਼ਿਪ ਵਿਕਲਪਾਂ ਲਈ)
- 2 ਪਾਸਪੋਰਟ-ਆਕਾਰ ਦੀਆਂ ਤਸਵੀਰਾਂ



### ਪਾਰਟਨਰ

21 Progress | Asian Counseling and Referral Service (ACRS) | Catholic Immigration Legal Services (CILS) | Colectiva Legal del Pueblo (Colectiva) | Korean Community Service Center (KCSC) | Northwest Immigrant Rights Project (NWIRP) | Refugee Women's Alliance (ReWA) | South Park Information and Resource Center (SPIARC) | St. James Immigrant Assistance (St. James) Washington Dream Coalition (WDC)

## DACA ਬਾਰੇ ਜਾਣਨਯੋਗ ਮਹੱਤਵਪੂਰਨ ਗੱਲਾਂ

ਵਿਸਤਾਰ ਸਹਿਤ ਜਾਣਕਾਰੀ Northwest Immigrant Rights Project (ਨਾਰਥਵੈਸਟ ਇਮੀਗਰੈਂਟਸ ਰਾਈਟਸ ਪਰੋਜੈਕਟ) ਵੈੱਬਸਾਈਟ: [nwirp.org/daca](http://nwirp.org/daca) 'ਤੇ ਉਪਲਬਧ ਹੈ।

### 1. ਤੁਹਾਡਾ DACA ਇਸਦੀ ਸਮਾਪਤੀ ਦੀ ਤਾਰੀਖ ਤੱਕ ਵੈਧ ਹੈ।

DACA ਅਤੇ ਵਰਕ ਪਰਮਿਟ (ਰੁਜ਼ਗਾਰ ਅਧਿਕਾਰ ਦਸਤਾਵੇਜ਼) ਇਸਦੀ ਸਮਾਪਤੀ ਦੀ ਤਾਰੀਖ ਤੱਕ ਵੈਧ ਰਹਿਣਗੇ। ਇਹ 5 ਸਤੰਬਰ, 2017 ਨੂੰ ਆਪਣੇ ਆਪ ਬੰਦ ਨਹੀਂ ਹੋਇਆ। ਆਪਣੇ DACA ਅਤੇ ਵਰਕ ਪਰਮਿਟ ਦੀ ਸਮਾਪਤੀ ਦੇਖਣ ਲਈ ਆਪਣੇ I-795 ਸਵੀਕਾਰਤ ਨੋਟਿਸ ਅਤੇ ਆਪਣੇ ਰੁਜ਼ਗਾਰ ਅਧਿਕਾਰ ਦਸਤਾਵੇਜ਼ (EAD) ਦੇ ਤਲ 'ਤੇ ਦੇਖੋ।

### 2. DACA ਸਬੰਧੀ ਕੋਈ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਜੇ ਤੁਹਾਡੇ ਕੋਲ ਪਹਿਲਾਂ ਤੋਂ DACA ਨਹੀਂ ਹੈ, ਤਾਂ ਨਵੀਂ ਅਰਜ਼ੀ ਫਾਇਲ ਨਾ ਕਰੋ।

### 3. ਤੁਸੀਂ ਰਿਨਿਊਲ ਲਈ ਕੇਵਲ ਉਦੋਂ ਅਰਜ਼ੀ ਦੇ ਸਕਦੇ ਹੋ, ਜੇ ਤੁਹਾਡਾ DACA ਅਤੇ ਵਰਕ ਪਰਮਿਟ ਹੁਣ ਤੋਂ 5 ਮਾਰਚ, 2018 ਵਿਚਕਾਰ ਸਮਾਪਤ ਹੁੰਦਾ ਹੈ।

ਅਰਜ਼ੀ ਦੇ ਲਈ ਸਮਾਂ-ਸੀਮਾ: 5 ਅਕਤੂਬਰ, 2017.

ਰਿਨਿਊਲ ਤੋਂ ਬਾਅਦ, DACA ਦੇ ਸਾਲਾਂ ਤੱਕ ਰਹਿੰਦਾ ਹੈ। ਕਿਰਪਾ ਕਰਕੇ ਆਪਣਾ ਰਿਨਿਊਲ ਜਲਦ ਤੋਂ ਜਲਦ ਕਰਵਾਓ। ਇਹ 5 ਅਕਤੂਬਰ, 2017 ਤੱਕ Department of Homeland Security (ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਊਰਿਟੀ) ਨੂੰ ਮਿਲਣਾ ਚਾਹੀਦਾ ਹੈ। ਅਸੀਂ ਤੁਹਾਨੂੰ ਮਦਦ ਲੈਣ ਦੀ ਸਿਫਾਰਿਸ਼ ਕਰਦੇ ਹਾਂ। ਮੁਫਤ ਕਾਨੂੰਨੀ ਕਲੀਨਿਕਾਂ ਲਈ, ਕਿਰਪਾ ਕਰਕੇ ਇਸ ਫਲਾਇਰ 'ਤੇ ਦਿੱਤੀ ਈਵੈਂਟਸ ਦੀ ਸੂਚੀ ਦੇਖੋ ਜਾਂ ਨਵੇਂ ਈਵੈਂਟਸ ਬਾਰੇ ਜਾਣਨ ਲਈ [seattle.gov/DACA](http://seattle.gov/DACA) ਦੇਖੋ।

### 4. ਵਿਦੇਸ਼ ਯਾਤਰਾ ਕਰਨ ਲਈ ਅਡਵਾਂਸ ਪੈਰੋਲ ਹੁਣ ਉਪਲਬਧ ਨਹੀਂ ਹੈ।

ਜੇ ਤੁਸੀਂ ਦੇਸ਼ ਤੋਂ ਬਾਹਰ ਸਫਰ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਕਿਰਪਾ ਕਰਕੇ ਕਾਨੂੰਨੀ ਮਦਦ ਲਵੋ। ਅਡਵਾਂਸ ਪੈਰੋਲ ਲਈ ਬਾਕੀ ਕਿਸੇ ਵੀ ਅਰਜ਼ੀ 'ਤੇ ਪਰਕਿਰਿਆ ਨਹੀਂ ਕੀਤੀ ਜਾਵੇਗੀ ਅਤੇ Department of Homeland Security ਕੋਈ ਸਬੰਧਿਤ ਫੀਸ ਰੀਫੰਡ ਨਹੀਂ ਕਰੇਗਾ।

### 5. ਤੁਸੀਂ ਆਪਣੇ DACA ਦੀ ਰਿਨਿਊਲ ਪਰਕਿਰਿਆ ਸਬੰਧੀ ਮਦਦ ਲੈ ਸਕਦੇ ਹੋ।

ਸਾਡੇ ਪਾਰਟਨਰ ਪੂਰੇ ਸਤੰਬਰ ਦੇ ਮਹੀਨੇ ਵਿੱਚ ਮੁਫਤ ਕਾਨੂੰਨੀ ਸਹਾਇਤਾ ਅਤੇ ਜਾਣਕਾਰੀ ਦੇ ਰਹੇ ਹਨ। ਈਵੈਂਟਸ ਦੀ ਸਮਾਂ-ਸਾਰਣੀ ਇੱਥੇ ਸੂਚੀਬੱਧ ਹੈ। ਅਸੀਂ ਸਾਡੀ ਵੈੱਬਸਾਈਟ : [seattle.gov/DACA](http://seattle.gov/DACA) 'ਤੇ ਨਵੇਂ ਈਵੈਂਟਸ ਅਤੇ ਅਪਡੇਟਸ ਦੀ ਸੂਚੀ ਤਿਆਰ ਕਰਾਂਗੇ।



## ਤੁਹਾਡੇ DACA ਦੇ ਰਿਨਿਊਲ ਲਈ ਮੁਫਤ ਮਦਦ

ਅਸੀਂ ਸਿਏਟਲ ਵਿੱਚ ਸਮੁਦਾਇਕ ਸੰਗਠਨਾਂ ਨਾਲ ਸਾਂਝੇਦਾਰੀ ਕਰ ਰਹੇ ਹਾਂ, ਤਾਂ ਜੋ ਤੁਹਾਨੂੰ ਆਪਣੇ DACA ਰਿਨਿਊਲ ਸਬੰਧੀ ਮਦਦ ਮਿਲ ਸਕੇ। ਈਵੈਂਟ ਦੀ ਸਮਾਂ-ਸਾਰਣੀ ਇੱਥੇ ਸੂਚੀਬੱਧ ਹੈ। ਅਸੀਂ ਸਾਡੀ ਵੈੱਬਸਾਈਟ : [seattle.gov/DACA](http://seattle.gov/DACA) 'ਤੇ ਨਵੇਂ ਈਵੈਂਟਸ ਅਤੇ ਅਪਡੇਟਸ ਦੀ ਸੂਚੀ ਤਿਆਰ ਕਰਾਂਗੇ।



**Seattle**  
Office of Immigrant  
and Refugee Affairs

ਤਾਰੀਖ ਅਤੇ ਸਮਾਂ	ਸਥਾਨ	ਪਾਰਟਨਰ	ਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ
ਜਾਰੀ ਤੋਂ ਸਤੰਬਰ ਤੋਂ ਅਕਤੂਬਰ	ਪੱਕਾ ਇਰਾਦਾ ਕਰਨਾ	NWIRP	DACA ਅਰਜ਼ੀ ਰਿਨਿਊਲ ਸਹਾਇਤਾ। ਮੁਲਾਕਾਤ ਤੈਅ ਕਰਨ ਲਈ ਤੁਹਾਨੂੰ (206) 587-4009 'ਤੇ ਕਾਲ ਕਰਨੀ ਪਵੇਗੀ।
7 ਸਤੰਬਰ ਸ਼ਾਮ 6 ਵਜੇ	SPIARC 8201 10th Ave S Seattle, WA 98108	SPIARC	DACA ਜਾਣਕਾਰੀ ਸੈਸ਼ਨ।
11 ਸਤੰਬਰ ਸ਼ਾਮ 3 ਵਜੇ	21 Progress 409 Maynard Ave S Seattle, WA 98104	21 Progress	DACA ਮਾਇਕ੍ਰੋਲੋਨ ਅਤੇ ਜਾਣਕਾਰੀ ਸੈਸ਼ਨ।
15 ਸਤੰਬਰ ਸ਼ਾਮ 3 ਵਜੇ	ReWA 4008 Martin Luther King Jr Way S Seattle, WA 98108	ReWA	DACA ਜਾਣਕਾਰੀ ਸੈਸ਼ਨ।
16 ਸਤੰਬਰ ਸਵੇਰੇ 10 ਐਮ	Highline College 2400 S 240th St Des Moines, WA 98189	NWIRP	DACA ਅਰਜ਼ੀ ਰਿਨਿਊਲ ਸਹਾਇਤਾ। DACA ਜਾਣਕਾਰੀ ਸੈਸ਼ਨ। ਇਮੀਗ੍ਰੇਸ਼ਨ ਸਲਾਹ
16 ਸਤੰਬਰ ਸਵੇਰੇ 10 ਐਮ	St. Andrew Kim Korean Catholic Church 11700 1st Ave NE Seattle, WA 98125	ACRS KCSC OIRA	DACA ਅਰਜ਼ੀ ਰਿਨਿਊਲ ਸਹਾਇਤਾ।
18 ਸਤੰਬਰ ਸ਼ਾਮ 5 ਵਜੇ	Cleveland High School 5511 15th Ave S Seattle, WA 98108	Colectiva NWIRP WDC	DACA ਜਾਣਕਾਰੀ ਸੈਸ਼ਨ, ਖਾਸ ਤੌਰ 'ਤੇ ਅਧਿਆਪਕਾਂ ਅਤੇ ਸੱਖਿਅਕਾਂ ਲਈ।
22 ਸਤੰਬਰ ਨੂੰ 3 ਵਜੇ ਅਤੇ 29 ਸਤੰਬਰ ਨੂੰ 3 ਵਜੇ	ReWA 4008 Martin Luther King Jr Way S Seattle, WA 98108	ReWA	DACA ਅਰਜ਼ੀ ਰਿਨਿਊਲ ਸਹਾਇਤਾ। ਮੁਲਾਕਾਤ ਤੈਅ ਕਰਨ ਲਈ ਤੁਹਾਨੂੰ (206) 721-8458 'ਤੇ ਕਾਲ ਕਰਨੀ ਪਵੇਗੀ।
24 ਸਤੰਬਰ ਸਵੇਰੇ 10 ਵਜੇ	South Seattle College - Georgetown Campus 6737 Corson Ave S Seattle, WA 98108	CILS, Colectiva ReWA, SPIARC St. James, OIRA, WDC	DACA ਅਰਜ਼ੀ ਰਿਨਿਊਲ ਸਹਾਇਤਾ। DACA ਜਾਣਕਾਰੀ ਸੈਸ਼ਨ। ਇਮੀਗ੍ਰੇਸ਼ਨ ਸਲਾਹ